

ਹੋਮਓਨਰ ਵਾਟਰ ਗਾਈਡ ਬਗੀਚੀ ਦੀ ਦੇਖਭਾਲ

ਬਸੰਤ ਅਤੇ ਗਰਮੀਆਂ ਦੇ ਦੌਰਾਨ, ਬਾਹਰਲੀਆਂ ਪਾਣੀ ਦੀਆਂ ਗਤੀਵਿਧੀਆਂ ਕਾਰਨ ਤੁਹਾਡੀ ਪਾਣੀ ਦੀ ਵਰਤੋਂ 30 ਤੋਂ 40 ਪ੍ਰਤੀਸ਼ਤ ਤਕ ਵੱਧ ਸਕਦੀ ਹੈ। ਹੇਠਾਂ ਦਿੱਤੇ ਇਨ੍ਹਾਂ ਬਗੀਚੀ ਦੀ ਦੇਖਭਾਲ ਦੇ ਸੁਝਾਅਾਂ ਦੀ ਪਾਲਣਾ ਕਰਦੇ ਹੋਏ ਇੱਕ ਸਿਹਤਮੰਦ ਬਗੀਚੀ ਰੱਖਦੇ ਹੋਏ ਵੀ ਆਪਣੇ ਪਾਣੀ ਦੇ ਬਿੱਲ 'ਤੇ ਪੈਸੇ ਬਚਾਓ। ਆਪਣੀ ਨਵੀਂ ਜਾਂ ਮੌਜੂਦਾ ਬਗੀਚੀ ਨੂੰ ਪਾਣੀ ਲਾਉਣ 'ਤੇ ਵਧੇਰੇ ਸੁਝਾਅਾਂ ਲਈ ਸਾਡੇ ਵਾਟਰਿੰਗ 101 ਗਾਈਡ ਨੂੰ ਵੇਖਣਾ ਯਕੀਨੀ ਬਣਾਓ।

ਆਪਣੀ ਬਗੀਚੀ ਨੂੰ ਸੀਮਤ ਕਰੋ

ਮਨੋਰੰਜਨ ਖੇਤਰਾਂ ਲਈ ਬਗੀਚੀ ਬਹੁਤ ਵਧੀਆ ਹੁੰਦੇ ਹਨ, ਪਰ ਉਹਨਾਂ ਨੂੰ ਹੋਰ ਬਨਸਪਤੀ ਨਾਲੋਂ ਵਧੇਰੇ ਪਾਣੀ ਅਤੇ ਆਮ ਤੌਰ ਤੇ ਵਧੇਰੇ ਸਾਂਭ-ਸੰਭਾਲ ਦੀ ਲੋੜ ਹੁੰਦੀ ਹੈ। ਇੱਕ ਨਵੇਂ ਵਿਹੜੇ ਦੀ ਯੋਜਨਾ ਬਣਾਉਣ ਸਮੇਂ ਜਾਂ ਨਾ ਵਰਤੀ ਜਾਂਦੀ ਮੌਜੂਦਾ ਹਰੀ ਜਗ੍ਹਾਂ ਨੂੰ YardSmart ਪੌਦਿਆਂ, ਝਾੜੀਆਂ ਜਾਂ ਗਰਾਊਂਡਕਵਰਾਂ ਨਾਲ ਬਦਲਣ ਸਮੇਂ ਆਪਣੀ ਬਗੀਚੀ ਦੀ ਜਗ੍ਹਾਂ ਨੂੰ ਸੀਮਤ ਕਰਨ 'ਤੇ ਵਿਚਾਰ ਕਰੋ। ਆਪਣੀ ਨਵੀਂ ਜਾਂ ਮੌਜੂਦਾ ਬਗੀਚੀ ਨੂੰ ਪਾਣੀ ਲਾਉਣ 'ਤੇ ਵਧੇਰੇ ਸੁਝਾਅਾਂ ਲਈ ਹੋਮਓਨਰ ਵਾਟਰ ਗਾਈਡ - ਵਾਟਰਿੰਗ 101 ਅਤੇ ਹੋਮਓਨਰ ਵਾਟਰ ਗਾਈਡ - ਕੁਸ਼ਲ ਸਿੰਚਾਈ ਨੂੰ ਵੇਖਣਾ ਯਕੀਨੀ ਬਣਾਓ।





ਤੁਹਾਡੀ ਬਗੀਚੀ ਦੇ ਘਾਹ ਨੂੰ ਕੱਟਣਾ

ਕੀ + ਕਿਉਂ: ਘਾਹ ਕੱਟਣਾ ਬਗੀਚੀ ਦੀ ਨਿਯਮਿਤ ਸਾਂਭ-ਸੰਭਾਲ ਦਾ ਇੱਕ ਹਿੱਸਾ ਹੈ, ਅਤੇ ਇੱਕ ਚੰਗਾ ਗੁਆਂਢੀ ਬਣਨ ਦਾ ਹਿੱਸਾ ਹੈ। ਤੁਹਾਡੇ ਨਿਯਮਿਤ ਘਾਹ ਕੱਟਣ ਦੇ ਕਾਰਜਾਂ ਵਿੱਚ ਹੇਠਾਂ ਦਿੱਤੇ ਸੁਝਾਅਾਂ ਨੂੰ ਸ਼ਾਮਲ ਕਰਨਾ ਤੁਹਾਡੀ ਬਗੀਚੀ ਨੂੰ ਸਿਹਤਮੰਦ ਅਤੇ ਲਚਕੀਲਾ ਰੱਖਣ ਅਤੇ ਪਾਣੀ ਦੀ ਸਮੁੱਚੀ ਲੋੜਾਂ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

ਕਿਵੇਂ:

- ਆਪਣੀ ਘਾਹ ਨੂੰ ਤਿੰਨ ਇੰਚ ਲੰਬਾ ਰੱਖੋ - ਜਦੋਂ ਤੁਸੀਂ ਆਪਣੀ ਬਗੀਚੀ ਨੂੰ ਤਿੰਨ ਇੰਚ ਉੱਚਾ ਰੱਖਦੇ ਹੋ, ਤਾਂ ਇੱਕ ਡੂੰਘੀ ਜੜ੍ਹ ਪ੍ਰਣਾਲੀ ਵਿਕਸਿਤ ਹੋਵੇਗੀ ਅਤੇ ਵਧੇਰੇ ਨਮੀ ਬਰਕਰਾਰ ਰਹੇਗੀ। ਲੰਬੀ ਘਾਹ ਜੜ੍ਹਾਂ ਨੂੰ ਠੰਡਾ ਰੱਖਣ ਵਿੱਚ ਵੀ ਸਹਾਇਤਾ ਕਰਦੀ ਹੈ, ਜਿਸ ਨਾਲ ਸੋਕੇ ਅਤੇ ਕਾਫੀ ਜ਼ਿਆਦਾ ਗਰਮੀ ਸਮੇਂ ਤੁਹਾਡੇ ਲਾਅਨ ਦੀ ਸਹਿਣ ਕਰਨ ਦੀ ਸੰਭਾਵਨਾ ਵਧਦੀ ਹੈ।
- ਘਾਹ ਦੀਆਂ ਕਤਰਾਂ ਨੂੰ ਆਪਣੀ ਬਗੀਚੀ ਵਿੱਚ ਛੱਡੋ - ਘਾਹ ਦੀ ਸਾਈਕਲਿੰਗ ਨੈਟਿਕ ਪਦਾਰਥਾਂ ਨੂੰ ਵਧਾਉਣ, ਘਾਹ-ਫੂਸ ਨੂੰ ਰੋਕਣ, ਅਤੇ ਨਮੀ ਨੂੰ ਬਣਾਏ ਰੱਖਣ ਲਈ ਮਿੱਟੀ ਨੂੰ ਪੋਸ਼ਣ ਦਿੰਦੀ ਹੈ। ਘਾਹ ਦੀਆਂ ਕਤਰਾਂ ਤੁਹਾਡੀ ਬਗੀਚੀ ਨੂੰ ਹਰਾ-ਭਰਾ ਵਧਣ ਵਿੱਚ ਸਹਾਇਤਾ ਕਰਨ ਲਈ ਮੁਫਤ ਖਾਦ ਪ੍ਰਦਾਨ ਕਰਦੀਆਂ ਹਨ।
- ਸਮਾਂ ਮਹੱਤਵਪੂਰਨ ਹੁੰਦਾ ਹੈ - ਜਦੋਂ ਘਾਹ ਗਿੱਲੀ ਹੁੰਦੀ ਹੈ ਜਾਂ ਦਿਨ ਦੇ ਅੱਧ ਵਿੱਚ ਸੂਰਜ ਦੇ ਪੂਰਾ ਗਰਮ ਹੋਣ ਸਮੇਂ ਆਪਣੇ ਘਾਹ ਨੂੰ ਨਾ ਕੱਟੋ।
- ਇੱਕ ਨਿਯਮਿਤ ਘਾਹ ਕੱਟਣ ਦੇ ਕਾਰਜਕ੍ਰਮ ਦੀ ਪਾਲਣਾ ਕਰੋ - ਤੁਸੀਂ ਆਪਣੇ ਗਲਾਸ ਬਲੇਡਾਂ ਦੇ ਸਿਖਰ ਨੂੰ ਕੱਟਣ ਤੋਂ ਬਚਾਉਣ ਲਈ, ਹਰ ਵਾਰ ਕੱਟਣ ਸਮੇਂ ਘਾਹ ਦੀ ਲੰਬਾਈ ਦੇ ਇੱਕ ਤਿਹਾਈ ਤੋਂ ਵੱਧ ਨੂੰ ਕੱਟਣਾ ਨਹੀਂ ਚਾਹੁੰਦੇ ਹੋ। ਤੁਹਾਡੀ ਬਗੀਚੀ ਦੀ ਘਾਹ ਨੂੰ ਅਕਸਰ ਕੱਟਣਾ ਤੁਹਾਡੇ ਘਾਹ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰੇਗਾ।

ਕੀ ਤੁਸੀਂ ਜਾਣਦੇ ਸੀ?

ਕੈਲਗਰੀ ਸਿਟੀ ਦੇ ਕਮਿਊਨਿਟੀ ਸਟੈਂਡਰਡਾਂ ਬਾਇਲਾਅ 5M2004 ਦੇ ਅਧੀਨ, ਨਿੱਜੀ ਜਾਇਦਾਦ ਦੇ ਮਾਲਕਾਂ ਦਾ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਘਾਹ 15 ਸੈਂਟੀਮੀਟਰ (6 ਇੰਚ) ਤੋਂ ਵੱਧ ਨਾ ਹੋਵੇ। ਇੱਕ ਸਿਹਤਮੰਦ, ਖੁਬਸੂਰਤ ਭਰਦਾਰ ਬਣਾਏ ਰੱਖਣਾ ਇੱਕ ਚੰਗੇ ਗੁਆਂਢੀ ਅਤੇ ਭਾਈਚਾਰੇ ਦਾ ਹਿੱਸਾ ਬਣਨਾ ਹੈ।

ਮਦਦ ਲਈ ਸੁਝਾਅ: ਇਹ ਯਕੀਨੀ ਬਣਾਓ ਕਿ ਤੁਹਾਦੇ ਲਾਅਨਮੈਂਟਰ ਦੇ ਬਲੇਡ ਤਿੱਖੇ ਰਹਿੰਦੇ ਹਨ। ਇਹ ਸਾਫ ਕਟਾਈ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ, ਜੋ ਕਿ ਘਾਹ ਦੀ ਵਧੀਆ ਸਿਹਤ ਨੂੰ ਵਧਾਵਾ ਦਿੰਦਾ ਹੈ। ਜਿਹੜੇ ਲਾਅਨਾਂ ਦੀ ਕਟਾਈ ਬਹੁਤ ਛੋਟੀ ਕੀਤੀ ਜਾਂਦੀ ਹੈ, ਖਾਸਤੌਰ ਤੇ ਗਰਮੀਆਂ ਦੀ ਗਰਮੀ ਦੇ ਦੌਰਾਨ, ਉਹਨਾਂ ਦੀ ਖਰਾਬ ਹੋਣ ਅਤੇ ਬਿਮਾਰੀ ਲਈ ਸੰਵੇਦਨਸ਼ੀਲ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।



ਤੁਹਾਡੀ ਬਗੀਚੀ ਦੀ ਏਰੇਟਿੰਗ

ਕੀ + ਕਿਉਂ: ਤੁਹਾਡੀ ਬਗੀਚੀ ਨੂੰ ਸਾਹ ਲੈਣ ਦੀ ਲੋੜ ਹੁੰਦੀ ਹੈ, ਅਤੇ ਏਰੇਸ਼ਨ ਸਹਾਇਤਾ ਕਰ ਸਕਦੀ ਹੈ। ਬਗੀਚੀ ਏਰੇਸ਼ਨ ਵਿੱਚ ਛੋਟੇ ਮਿੱਟੀ ਦੇ ਪਲੱਗਾਂ ਜਾਂ ਕੋਰਜ਼ ਨੂੰ ਬਗੀਚੀ ਤੋਂ ਬਾਹਰ ਕੱਢਣਾ ਸ਼ਾਮਲ ਹੁੰਦਾ ਹੈ। ਜ਼ਿਆਦਾਤਰ ਏਰੇਸ਼ਨ ਇੱਕ ਏਰੇਸ਼ਨ ਮਸ਼ੀਨ ਨਾਲ ਮਸ਼ੀਨੀ ਤੌਰ ਤੇ ਕੀਤੀ ਜਾਂਦੀ ਹੈ। ਬਗੀਚੀ ਦੀ ਉਮਰ ਜਾਂ ਭਾਰੀ ਵਰਤੋਂ ਨੂੰ ਬਣਾਏ ਰੱਖਣ ਵਜੋਂ, ਮਿੱਟੀ ਨੂੰ ਬਨ੍ਹਿਆ ਜਾ ਸਕਦਾ ਹੈ। **ਘਾਹ ਦੀਆਂ ਜੜ੍ਹਾਂ ਨੂੰ ਵਧਣ ਲਈ ਆਕਸੀਜ਼ਨ ਦੀ ਲੋੜ ਹੁੰਦੀ ਹੈ ਅਤੇ ਪੌਸ਼ਟਿਕ ਤੱਤਾਂ ਅਤੇ ਪਾਣੀ ਨੂੰ ਸੋਖਦੀ ਹੈ,** ਅਤੇ ਕੰਪੈਕਸ਼ਨ ਮਿੱਟੀ ਦੇ ਅੰਦਰ ਦੀ ਸਾਰੀ ਹਵਾ ਨੂੰ ਘਟਾਉਂਦਾ ਹੈ। ਏਰੇਸ਼ਨ ਹੇਠਾਂ ਦੁਆਰਾ ਤੁਹਾਡੇ ਬਗੀਚੀ ਨੂੰ ਲਾਭ ਪਹੁੰਚਾ ਸਕਦੀ ਹੈ:

- ਮਿੱਟੀ ਦੇ ਸੂਖਮ ਜੀਵ-ਜੰਤੂਆਂ ਦੀ ਗਤੀਵਿਧੀ ਨੂੰ ਵਧਾਉਣਾ ਜੋ ਘਾਹ-ਫੂਸ ਨੂੰ ਗਲਦੇ ਹਨ।
- ਲਚਕਤਾ ਨੂੰ ਵਧਾਉਣ ਲਈ ਬਗੀਚੀ ਵਿੱਚ ਜੜ੍ਹਾਂ ਨੂੰ ਡੂੰਘਾ ਜਾਣ ਦੀ ਆਗਿਆ ਦਿੰਦੀ ਹੈ।
- ਜੜ੍ਹਾਂ ਦਾ ਸੁਧਾਰ ਕਰਨਾ।
- ਬਹੁਤ ਜ਼ਿਆਦਾ ਸੰਕੁਚਿਤ ਖੇਤਰਾਂ ਤੋਂ ਖਾਦ ਅਤੇ ਕੀੜੇਮਾਰ ਦਵਾਈਆਂ ਦੇ ਅਪਵਾਹ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ।


ਏਰੇਸ਼ਨ ਅਕਸਰ ਵਧੇਰੇ ਬਿਜਾਈ ਕਰਨ ਜਾਂ ਖਾਦ ਪਾਉਣ ਤੋਂ ਬਾਅਦ ਕੀਤੀ ਜਾਂਦੀ ਹੈ – ਬਗੀਚੀ ਵਿੱਚ ਘਾਹ ਦੇ ਬੀਜ ਜਾਂ ਖਾਦ ਨੂੰ ਫੈਲਾਉਣਾ, ਜੋ ਨਵੇਂ ਬਣੇ ਛੋਕਾਂ ਵਿੱਚ ਪੈ ਜਾਂਦੀ ਹੈ (ਇਸ ਗਾਈਡ ਵਿੱਚ ਖਾਦ ਪਾਉਣਾ ਅਤੇ ਬਿਜਾਈ ਭਾਗ ਦੇਖੋ)।

ਕਿਵੇਂ: ਏਰੇਟਰਾਂ ਨੂੰ ਕਈ ਬਾਰਾਂ ਜਾਂ ਕਿਰਾਏ ਵਾਲੇ ਕੇਂਦਰਾਂ ਤੋਂ ਕਿਰਾਏ 'ਤੇ ਲਿੱਤਾ ਜਾ ਸਕਦਾ ਹੈ, ਅਤੇ ਕੁਝ ਲੈਂਡਸਕੇਪ ਕੰਪਨੀਆਂ ਤੁਹਾਨੂੰ ਇਹ ਸੇਵਾ ਦੇਣਗੀਆਂ। ਇਹ ਯਕੀਨੀ ਬਣਾਓ ਕਿ ਮਿੱਟੀ ਦੇ ਕੋਰ ਨੂੰ ਸਤਹ 'ਤੇ ਲਿਆਉਣ ਲਈ ਮਸ਼ੀਨ ਵਿੱਚ ਖੋਖਲੀਆਂ ਨੋਕਾਂ ਜਾਂ ਚੱਮਚ ਹਨ। ਅਲਬਰਟਾ ਵਿੱਚ, ਏਰੇਟ ਦਾ ਸਭ ਤੋਂ ਉੱਤਮ ਸਮਾਂ ਮਈ ਤੋਂ ਜੂਨ ਅਤੇ ਦੁਬਾਰਾ ਸਤੰਬਰ ਦੇ ਅੱਧ ਵਿੱਚ ਹੁੰਦਾ ਹੈ। ਬਗੀਚੀ 'ਤੇ ਬਚੇ ਮਿੱਟੀ ਦੇ ਕੋਰ ਸਭ ਤੋਂ ਵਧੀਆ ਹੁੰਦੇ ਹਨ ਤਾਂ ਜੋ ਉਹ ਅੰਤ ਵਿੱਚ ਵਾਪਸ ਕੰਮ ਕਰ ਸਕਣ।

ਏਰੇਟਿੰਗ ਸਮੇਂ:

- ਸਤਹ ਦੇ ਬਿਲਕੁਲ ਹੇਠਾਂ ਪੱਥਰਾਂ, ਚੱਟਾਨਾਂ ਜਾਂ ਦਰਖਤਾਂ ਦੀਆਂ ਜੜ੍ਹਾਂ ਵਾਲੀਆਂ ਮਿੱਟੀਆਂ ਲਈ ਏਰੇਟਿੰਗ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਭਾਰੀ ਚਿਕਨੀ ਮਿੱਟੀ ਨੂੰ ਏਰੇਟ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਹੈ।
- ਮਿੱਟੀ ਵਿੱਚ ਨਮੀ ਹੋਣੀ ਚਾਹੀਦੀ ਹੈ ਪਰ ਗਿੱਲੀ ਨਹੀਂ ਹੋਣੀ ਚਾਹੀਦੀ। ਏਰੇਟਿੰਗ ਤੋਂ ਦੋ ਦਿਨ ਪਹਿਲਾਂ ਲਾਅਨਾਂ ਨੂੰ ਚੰਗੀ ਤਰ੍ਹਾਂ ਪਾਣੀ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਨੋਕਾਂ ਮਿੱਟੀ ਦੇ ਅੰਦਰ ਡੂੰਘਾਈ ਤਕ ਜਾ ਸਕਣ ਅਤੇ ਮਿੱਟੀ ਦੇ ਕੋਰ ਅਸਾਨੀ ਨਾਲ ਨੋਕਾਂ ਤੋਂ ਬਾਹਰ ਡਿੱਗ ਸਕਣ।
- ਜੇਕਰ ਏਰੇਟਿੰਗ ਲੰਬੀ ਬਾਰਸ਼ ਤੋਂ ਬਾਅਦ ਕੀਤੀ ਜਾਂਦੀ ਹੈ, ਤਾਂ ਮਿੱਟੀ ਦੇ ਕੁਝ ਸੁੱਕੇ ਜਾਣ ਤਕ ਇੰਤਜ਼ਾਰ ਕਰਨਾ ਮਹੱਤਵਪੂਰਨ ਹੁੰਦਾ ਹੈ ਤਾਂ ਜੋ ਮਿੱਟੀ ਦੇ ਕੋਰ ਖੋਖਲੀਆਂ ਨੋਕਾਂ ਵਿੱਚ ਨਾ ਚਿਪਕਣ।
- ਚੰਗੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਬਗੀਚੀ ਨੂੰ ਘੱਟੋ-ਘੱਟ ਦੋ ਦਿਸ਼ਾਵਾਂ ਵਿੱਚ ਏਰੇਟ ਕਰੋ।
- ਢਲਾਨਾਂ 'ਤੇ, ਇਮਾਰਤਾਂ, ਰੁੱਖਾਂ ਦੇ ਤਣਿਆਂ ਅਤੇ ਲੈਂਡਸਕੇਪ ਬੈਂਡਾਂ ਦੇ ਨੇੜੇ ਸਾਵਧਾਨ ਰਹੋ।

ਮਦਦ ਲਈ ਸੁਝਾਅ: ਜੇਕਰ ਏਰੇਸ਼ਨ ਬਾਰੇ ਕਸ਼ਮਕਸ਼ ਵਿੱਚ ਹੋ, ਤਾਂ ਆਪਣੀ ਬਗੀਚੀ ਦਾ ਘੱਟ ਤੋਂ ਘੱਟ 6 ਇੰਚ ਡੂੰਘਾ ਇੱਕ ਕੋਰ ਨਮੂਨਾ ਲਓ। ਜੇਕਰ ਘਾਹ ਦੀਆਂ ਜੜ੍ਹਾਂ ਸਿਰਫ ਪਹਿਲੇ 1-2 ਇੰਚਾਂ ਤਕ ਹੀ ਫੈਲੀਆਂ ਹਨ, ਤਾਂ ਤੁਹਾਡੀ ਮਿੱਟੀ ਸੰਕੁਚਿਤ ਹੋ ਸਕਦੀ ਹੈ ਅਤੇ ਏਰੇਸ਼ਨ ਤੋਂ ਲਾਭ ਹੋ ਸਕਦਾ ਹੈ। ਠੰਡੇ ਮੌਸਮ ਦੀ ਘਾਹ ਦੀਆਂ ਜੜ੍ਹਾਂ ਗਰਮੀ ਦੇ ਅਖੀਰ ਵਿੱਚ ਸਭ ਤੋਂ ਛੋਟੀਆਂ ਹੋਣ ਅਤੇ ਬਸੰਤ ਦੇ ਅਖੀਰ ਵਿੱਚ ਉਨ੍ਹਾਂ ਦੀ ਸਭ ਤੋਂ ਵੱਧ ਡੂੰਘਾਈ ਦੇ ਮੌਸਮੀ ਪ੍ਰਭਾਵ ਦੀ ਉਮੀਦ ਕਰੋ।





ਸੁੱਕੀ ਬਗੀਚੀ ਬੇਜਾਨ ਘਾਹ - ਮੈਨੂੰ ਕਿਵੇਂ ਪਤਾ ਲੱਗਦਾ ਹੈ?

ਇੱਕ ਭੂਰੀ ਬਗੀਚੀ ਦਾ ਮਤਲਬ ਹਮੇਸ਼ਾ ਇਹ ਨਹੀਂ ਹੁੰਦਾ ਹੈ ਕਿ ਤੁਹਾਡੀ ਬਗੀਚੀ ਬੇਜਾਨ ਹੈ - ਇਹ ਸਿਰਫ ਸੁੱਕਾ ਹੋ ਸਕਦਾ ਹੈ। ਜਦੋਂ ਸਰਦੀਆਂ ਦੇ ਠੰਡ ਦੇ ਮਹੀਨਿਆਂ ਵਿੱਚ ਘਾਹ ਸੁੱਕ ਜਾਂਦਾ ਹੈ, ਤਾਂ ਇਹ ਪਾਣੀ ਅਤੇ ਪੌਸ਼ਟਿਕ ਤੱਤਾਂ ਨੂੰ ਬਚੇ ਰੱਖਣ ਲਈ ਬੰਦ ਅਤੇ ਭੂਰਾ ਹੋ ਜਾਂਦਾ ਹੈ। ਜੇਕਰ ਤੁਹਾਡੀ ਬਗੀਚੀ ਬਹੁਤ ਜ਼ਿਆਦਾ ਗਰਮੀ ਜਾਂ ਪਾਣੀ ਦੀ ਘਾਟ ਕਾਰਨ ਖਰਾਬ ਹੋ ਜਾਂਦੀ ਹੈ ਤਾਂ ਵੀ ਘਾਹ ਗਰਮੀਆਂ ਵਿੱਚ ਸੁੱਕ ਸਕਦਾ ਹੈ। ਬਗੀਚੀ ਦਾ ਸੁੱਕਣਾ ਆਮ ਤੌਰ 'ਤੇ ਅਸਥਾਈ ਹੁੰਦਾ ਹੈ ਅਤੇ ਖਰਾਬ ਸਥਿਤੀਆਂ ਦੇ ਘਟਣ ਨਾਲ ਕੁਦਰਤੀ ਤੌਰ 'ਤੇ ਠੀਕ ਹੋ ਜਾਵੇਗਾ।

ਠੰਡਾ ਮੌਸਮ ਜਾਂ ਸੋਕਾ ਸਹਿਣ ਕਰਨ ਵਾਲੇ ਘਾਹ ਦੀਆਂ ਕਿਸਮਾਂ ਦੀ ਚੋਣ ਕਰਨਾ ਮਹੱਤਵਪੂਰਨ ਹੁੰਦਾ ਹੈ - ਇਹ ਕਿਸਮਾਂ ਗਰਮੀ ਦੇ ਲੰਬੇ ਸਮਿਆਂ ਦੌਰਾਨ ਕੁਦਰਤੀ ਤੌਰ 'ਤੇ ਸੁੱਕ ਜਾਂਦੀਆਂ ਹਨ ਅਤੇ ਤਾਪਮਾਨ ਦੇ ਵਾਪਸ ਸਹੀ ਹੋਣ 'ਤੇ ਠੀਕ ਹੋ ਜਾਂਦੀਆਂ ਹਨ ਅਤੇ ਦੁਬਾਰਾ ਹਰੀਆਂ ਹੋ ਜਾਂਦੀਆਂ ਹਨ।


ਜੇਕਰ ਤੁਸੀਂ ਥੋੜੇ ਤੋਂ ਬਿਨਾਂ ਕਿਸੇ ਵਿਰੋਧ ਦੇ ਆਪਣੇ ਘਾਹ ਨੂੰ ਪੁੱਟ ਸਕਦੇ ਹੋ, ਜਾਂ ਤੁਹਾਡੀ ਬਗੀਚੀ 'ਤੇ ਭੂਰਾ ਰੰਗ ਇਕਸਾਰ ਨਹੀਂ ਹੈ (ਭਾਵ ਭੂਰੇ ਰੰਗ ਦੇ ਵੱਖ-ਵੱਖ ਪੈਚ ਹਨ), ਤਾਂ ਤੁਹਾਡਾ ਘਾਹ ਬੇਜਾਨ ਹੋ ਸਕਦਾ ਹੈ।

ਘਾਹ-ਫੂਸ ਵੱਖ ਕਰਨਾ

ਕੀ + ਕਿਉਂ: ਘਾਹ-ਫੂਸ ਬੇਜਾਨ ਤੰਦਾਂ ਅਤੇ ਜੜ੍ਹਾਂ ਦੀ ਪਰਤ ਹੁੰਦੀ ਹੈ ਜੋ ਮਿੱਟੀ ਦੀ ਸਤਹ ਦੇ ਉੱਪਰ ਬਣਦੀ ਹੈ। ਘਾਹ-ਫੂਸ ਤੁਹਾਡੀ ਬਗੀਚੀ ਲਈ ਲਾਭਕਾਰੀ ਜਾਂ ਨੁਕਸਾਨਦੇਹ ਹੋ ਸਕਦਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਹ ਕਿੰਨੀ ਮੌਜੂਦ ਹੈ। ਬਗੀਚੀ ਵਿੱਚ ਅੱਧੇ ਇੰਚ ਜਾਂ ਇਸ ਤੋਂ ਘੱਟ ਦੀ ਇੱਕ ਪਤਲੀ ਘਾਹ-ਫੂਸ ਦੀ ਪਰਤ ਜ਼ਿਆਦਾ ਤਾਪਮਾਨ ਅਤੇ ਮਿੱਟੀ ਦੀ ਨਮੀ ਦੀ ਤਬਦੀਲੀਆਂ ਦੇ ਵਿਰੁੱਧ ਇੰਸੂਲੇਸ਼ਨ ਮੁਹੱਈਆ ਕਰ ਸਕਦੀ ਹੈ। ਇੱਕ ਇੰਚ ਜਾਂ ਇਸ ਤੋਂ ਵੱਧ ਦੀ ਇੱਕ ਮੋਟੀ ਘਾਹ-ਫੂਸ ਦੀ ਪਰਤ ਤੁਹਾਡੀ ਬਗੀਚੀ ਦੀ ਪੌਸ਼ਟਿਕ ਤੱਤਾਂ ਨੂੰ ਸੋਖਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਗਿੱਲਾ ਘਾਹ-ਫੂਸ ਜ਼ਿਆਦਾ ਪਾਣੀ ਰੱਖ ਸਕਦਾ ਹੈ, ਜੋ ਕਿ ਆਕਸੀਜਨ ਨੂੰ ਮਿੱਟੀ ਵਿੱਚ ਜਾਣ ਤੋਂ ਰੋਕਦਾ ਹੈ।

ਕਿਵੇਂ: ਘਾਹ-ਫੂਸ ਨੂੰ ਵੱਖ ਕਰਨ ਦਾ ਸਭ ਤੋਂ ਵਧੀਆ ਸਮਾਂ ਬਸ ਉਹੀ ਹੁੰਦਾ ਹੈ ਜਦੋਂ ਤੁਹਾਡੀ ਬਗੀਚੀ ਹਰੀ-ਭਰੀ ਹੋ ਜਾਂਦੀ ਹੈ। ਇੱਕ ਨਵੀਂ ਬਗੀਚੀ ਜਾਂ ਇੱਕ ਗਿੱਲੀ ਬਗੀਚੀ ਤੋਂ ਘਾਹ-ਫੂਸ ਵੱਖ ਨਾ ਕਰੋ। ਤੁਹਾਡੀ ਬਗੀਚੀ ਤੋਂ ਘਾਹ-ਫੂਸ ਵੱਖ ਕਰਨ ਦੇ ਦੋ ਮੁੱਖ ਤਰੀਕੇ ਹਨ:

1. ਇੱਕ ਪੱਤੀ ਵਾਲੇ ਰੋਕ, ਬਗੀਚੇ ਵਾਲੇ ਰੋਕ ਜਾਂ ਘਾਹ-ਫੂਸ ਵਾਲੇ ਰੋਕ ਨਾਲ ਹੱਥੀਂ।
 2. ਪਾਵਰ ਡੀਥੈਚਰ ਜਾਂ ਪਾਵਰ ਰੋਕ ਦੇ ਨਾਲ। ਦੋਵੇਂ ਇੱਕੋ ਮਸ਼ੀਨ ਨਾਲ ਕੀਤੇ ਜਾਂਦੇ ਹਨ - ਫਰਕ ਡੂੰਘਾਈ ਦਾ ਹੁੰਦਾ ਹੈ ਜਿਸ 'ਤੇ ਕੱਟਣ ਵਾਲੇ ਚਾਕੂ ਸੈੱਟ ਕੀਤੇ ਜਾਂਦੇ ਹਨ। ਪਾਵਰ ਰੋਕਿੰਗ ਕਰਨ ਸਮੇਂ, ਡੀਥੈਚਿੰਗ ਮਸ਼ੀਨ ਉੱਚੀ ਸੈੱਟ ਕੀਤੀ ਜਾਂਦੀ ਹੈ ਤਾਂ ਜੋ ਬਲੇਡ ਸਿਰਫ ਸਤਹ ਨੂੰ ਛੂ ਕੇ ਨਿਕਲਣ। ਘਾਹ-ਫੂਸ ਨੂੰ ਵੱਖ ਕਰਨ ਲਈ, ਮਸ਼ੀਨ ਨੂੰ ਨੀਵਾਂ ਸੈੱਟ ਕੀਤਾ ਜਾਂਦਾ ਹੈ ਤਾਂ ਜੋ ਬਲੇਡ ਮਿੱਟੀ ਦੀ ਸਤਹ 'ਤੇ ਪਹੁੰਚ ਸਕਣ।
- ਪਾਵਰ ਡੀਥੈਚਰਾਂ ਨੂੰ ਕਿਰਾਏ 'ਤੇ ਲਿੱਤਾ ਜਾ ਸਕਦਾ ਹੈ ਜਾਂ ਤੁਹਾਡੇ ਲਈ ਅਜਿਹਾ ਕਰਨ ਲਈ ਤੁਸੀਂ ਕਿਸੇ ਲੈਂਡਸਕੇਪ ਪੇਸ਼ੇਵਰ ਨੂੰ ਮਜ਼ਦੂਰੀ 'ਤੇ ਰੱਖ ਸਕਦੇ ਹੋ। ਧਿਆਨ ਦਿਓ ਕਿ ਉਹ ਬਹੁਤ ਵਜਨੀ ਹੋ ਸਕਦੇ ਹਨ ਅਤੇ ਆਮ ਤੌਰ 'ਤੇ ਆਵਾਜਾਈ ਲਈ ਇੱਕ ਤੋਂ ਵੱਧ ਵਿਅਕਤੀਆਂ ਦੀ ਲੋੜ ਹੋਵੇਗੀ।
 - ਘਾਹ-ਫੂਸ ਨੂੰ ਵੱਖ ਕਰਨ ਤੋਂ ਪਹਿਲਾਂ, ਆਪਣੀ ਬਗੀਚੀ ਨੂੰ ਇਸ ਦੀ ਸਧਾਰਣ ਉਚਾਈ ਦੇ ਲਗਭਗ ਅੱਧ ਤਕ ਕਟਾਈ ਕਰੋ।



- ਆਪਣੇ ਡਿਥੈਚਰ 'ਤੇ ਬਲੇਡ ਦੀ ਡੂੰਘਾਈ ਅਤੇ ਫਾਸਲੇ ਨੂੰ ਨਿਰਧਾਰਤ ਕਰੋ। ਆਮ ਤੌਰ 'ਤੇ ਬਲੇਡਾਂ ਦੀ ਡੂੰਘਾਈ ਘਾਹ-ਫੂਸ ਨੂੰ ਹਟਾਉਣ ਲਈ ਮਿੱਟੀ ਵਿੱਚ ਅੱਧਾ ਇੰਚ ਤਕ ਕਟਾਈ ਕਰਨ ਲਈ ਅਤੇ ਮਿੱਟੀ ਦੀ ਸਤਹ ਨੂੰ ਹਿਲਾਉਣ ਲਈ ਸੈੱਟ ਕੀਤੀ ਜਾਂਦੀ ਹੈ। ਫਾਸਲੇ ਲਈ, ਸਖਤ ਅਤੇ ਠੰਡੇ ਮੌਸਮ ਵਾਲੀ ਘਾਹ ਲਈ ਆਮ ਤੌਰ 'ਤੇ ਲਗਭਗ ਇੱਕ ਤੋਂ ਦੋ ਇੰਚਾਂ ਦੀ ਲੋੜ ਹੁੰਦੀ ਹੈ।
- ਬਿਹਤਰ ਕਵਰੇਜ ਲਈ ਘਾਹ-ਫੂਸ ਵੱਖ ਕੀਤੇ ਜਾਣ ਵਾਲੇ ਖੇਤਰ 'ਤੇ ਕ੍ਰੋਸਿੰਗ ਪੈਟਰਨ ਰਾਹੀਂ ਕਈ ਵਾਰ ਲੰਘੋ।
- ਇੱਕ ਵਾਰ ਪੂਰਾ ਹੋ ਜਾਣ ਤੇ, ਆਪਣੀ ਬਗੀਚੀ ਵਿੱਚੋਂ ਸਾਰਾ ਘਾਹ-ਫੂਸ ਅਤੇ ਮਲਬਾ ਹਟਾਉਣਾ ਯਕੀਨੀ ਬਣਾਓ। ਤੁਸੀਂ ਇਸ ਸਮੱਗਰੀ ਨੂੰ ਆਪਣੇ ਗ੍ਰੀਨ ਕਾਰਟ ਵਿੱਚ ਰੱਖ ਸਕਦੇ ਹੋ।
- ਤੁਹਾਡੀ ਬਗੀਚੀ ਵਿੱਚੋਂ ਘਾਹ-ਫੂਸ ਨੂੰ ਵੱਖ ਕਰਨ ਤੋਂ ਬਾਅਦ ਇਹ ਆਮਤੌਰ ਤੇ ਤੁਹਾਡੀ ਬਗੀਚੀ ਨੂੰ ਖਾਦ ਪਾਉਣ ਜਾਂ ਮੁੜ ਬੀਜਣ ਦਾ ਬਹੁਤ ਵਧੀਆ ਸਮਾਂ ਹੁੰਦਾ ਹੈ। ਜੇਕਰ ਤੁਸੀਂ ਮੁੜ ਬੀਜਾਈ ਕੀਤੀ ਹੈ, ਤਾਂ ਬੀਜਾਂ ਨੂੰ ਮਿੱਟੀ ਵਿੱਚ ਮਿਲਾ ਕੇ ਅੱਗੇ ਦੀ ਕਾਰਵਾਈ ਕਰੋ, ਖਾਦ ਪਾਓ ਅਤੇ ਖਾਦ ਵਰਗੇ ਜੈਵਿਕ ਪਦਾਰਥ ਦੀ ਇੱਕ ਹਲਕੀ ਕਵਰਿੰਗ ਲਗਾਓ।
- ਘਾਹ-ਫੂਸ ਨੂੰ ਵੱਖ ਕਰਨ ਤੋਂ ਬਾਅਦ ਦੇ ਦਿਨਾਂ ਵਿੱਚ ਆਪਣੀ ਬਗੀਚੀ ਨੂੰ ਵਾਧੂ ਪਾਣੀ ਲਗਾਉਣਾ ਇੱਕ ਚੰਗਾ ਵਿਚਾਰ ਹੈ, ਖਾਸਤੌਰ ਤੇ ਤੇਜ਼ ਗਰਮੀ ਅਤੇ ਸੋਕੇ ਦੇ ਸਮਿਆਂ ਦੌਰਾਨ।



ਮਦਦ ਲਈ ਸੁਝਾਅ: ਜੇਕਰ ਤੁਹਾਡੇ ਕੋਲ ਇੱਕ ਸਵੈਚਲਿਤ ਸਿੰਚਾਈ ਪ੍ਰਣਾਲੀ ਹੈ, ਤਾਂ ਸਿਰਾਂ ਨੂੰ ਕਿਸੇ ਝੰਡੇ ਜਾਂ ਸੋਟੀ ਨਾਲ ਨਿਸ਼ਾਨਬੱਧ ਕਰਨਾ ਯਕੀਨੀ ਬਣਾਓ ਤਾਂ ਜੋ ਤੁਸੀਂ ਉਨ੍ਹਾਂ ਨੂੰ ਨੁਕਸਾਨ ਪਹੁੰਚਣ ਤੋਂ ਬਚਾ ਸਕੋ।

ਖਾਦ ਪਾਉਣਾ

ਕੀ + ਕਿਉਂ: ਤੁਹਾਡੀ ਬਗੀਚੀ ਨੂੰ ਖਾਦ ਪਾਉਣਾ ਮਹੱਤਵਪੂਰਨ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ ਜੋ ਸਿਹਤਮੰਦ ਵਾਧੇ ਵਿੱਚ ਸਹਾਇਤਾ ਕਰਦਾ ਹੈ। ਸਥਾਪਿਤ ਬਗੀਚੀ ਨੂੰ ਆਮ ਤੌਰ 'ਤੇ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ ਹੈ ਪਰ ਜੇ ਤੁਸੀਂ ਖਾਦ ਪਾਉਣ ਜਾ ਰਹੇ ਹੋ, ਤਾਂ ਇਨ੍ਹਾਂ ਸੁਝਾਅਾਂ ਦੀ ਪਾਲਣਾ ਕਰੋ।

ਕਿਵੇਂ:

- ਖਾਦਾਂ ਬਾਰੇ ਵਿਚਾਰ ਕਰਨ ਸਮੇਂ, ਹੌਲੀ ਜਾਰੀ ਕਰਨ ਵਾਲੀ ਕਿਸਮ ਚੁਣੋ। ਇਹ ਹੌਲੀ-ਹੌਲੀ ਤੁਹਾਡੇ ਪੌਦਿਆਂ ਨੂੰ ਖੁਰਾਕ ਦੇਵੇਗਾ ਬਜਾਏ ਕਿ ਪੋਸ਼ਣ ਦੀ ਉਸ ਤਤਕਾਲ ਖੁਰਾਕ ਦੇ ਜੋ ਕਿ ਤੁਰੰਤ ਖਾਦ ਮੁਹੱਈਆ ਕਰਦੀ ਹੈ। ਕੁਆਲਿਟੀ ਹੌਲੀ ਜਾਰੀ ਹੋਣ ਵਾਲੀਆਂ ਖਾਦਾਂ ਸਿਹਤਮੰਦ ਪੌਦੇ ਅਤੇ ਜੜ ਪ੍ਰਣਾਲੀ ਦੇ ਵਿਕਾਸ ਲਈ ਸਮੇਂ ਦੇ ਨਾਲ ਉੱਚਿਤ ਸੰਤੁਲਿਤ ਪੋਸ਼ਣ ਪ੍ਰਦਾਨ ਕਰਣਗੀਆਂ ਜੋ ਗਰਮੀ, ਠੰਡ, ਸੋਕੇ ਅਤੇ ਹੋਰ ਮੁਸ਼ਕਲਾਂ ਦਾ ਮੁਕਾਬਲਾ ਕਰਦੇ ਹਨ।
- ਗਰਮੀਆਂ ਦੀ ਸ਼ੁਰੂਆਤ (ਤੁਹਾਡੀ ਬਗੀਚੀ ਦੇ ਸਰਗਰਮੀ ਨਾਲ ਵਧਣਾ ਸ਼ੁਰੂ ਹੋਣ ਤੋਂ ਬਾਅਦ) ਅਤੇ ਪੱਤਝੜ ਖਾਦ ਪਾਉਣ ਲਈ ਸਭ ਤੋਂ ਵਧੀਆ ਸਮੇਂ ਹਨ। ਪੱਤਝੜ ਸਮੇਂ ਪਾਣੀ ਖਾਦ ਘਾਹ ਦੀ ਸਰਦੀਆਂ ਦੀ ਕਠੋਰਤਾ ਨੂੰ ਵਧਾਉਂਦੀ ਹੈ ਅਤੇ ਪੌਸ਼ਟਿਕ ਤੱਤ, ਖਾਸਤੌਰ ਤੇ ਪੋਟਾਸ਼ੀਅਮ ਪ੍ਰਦਾਨ ਕਰਦੀ ਹੈ, ਜੋ ਕਿ ਮੈਦਾਨ ਨੂੰ ਮਜ਼ਬੂਤ ਬਣਾਉਂਦਾ ਹੈ। ਤੁਹਾਡੇ ਦੁਆਰਾ ਖਾਦ ਪਾਉਣ ਲਈ ਦਿਨ ਦਾ ਖਾਸ ਸਮਾਂ ਮੌਸਮ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਜੇ ਅਗਲੇ 24 ਘੰਟਿਆਂ ਦੇ ਅੰਦਰ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਖਾਦ ਨਹੀਂ ਪਾਉਣੀ ਚਾਹੀਦੀ ਹੈ। ਖਾਦ ਪਾਉਣ ਤੋਂ ਬਾਅਦ ਆਪਣੀ ਬਗੀਚੀ ਨੂੰ ਪਾਣੀ ਨਾ ਪਾਉਣਾ ਯਾਦ ਰੱਖੋ - ਇਸ ਨਾਲ ਪੋਸ਼ਕ ਤੱਤ ਤੁਹਾਡੀ ਬਗੀਚੀ ਵਿੱਚੋਂ ਵਹਿ ਕੇ ਬਾਹਰ ਡ੍ਰੇਨ ਹੋ ਸਕਦੇ ਹਨ, ਅਤੇ ਅੰਤ ਵਿੱਚ ਨਦੀਆਂ ਵਿੱਚ ਵਹਿ ਸਕਦੇ ਹਨ। ਕੋਈ ਵੀ ਖਾਦ ਪਾਉਣ ਤੋਂ ਪਹਿਲਾਂ ਹਮੇਸ਼ਾ ਬੈਗ 'ਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ।
- ਬਗੀਚੀ ਲਈ ਜੈਵਿਕ ਖਾਦ, ਜਿਵੇਂ ਕਿ ਖਾਦ, ਵੀ ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਦੀ ਹੈ ਜਿਸਦੀ ਵਰਤੋਂ ਤੁਹਾਡੀ ਬਗੀਚੀ ਸਪਨ ਅਤੇ ਹਰਾ-ਭਰਾ ਰਹਿਣ ਲਈ ਕਰਦੀ ਹੈ। ਖਾਦ ਦੀ ਇਸ ਵਿਸ਼ੇਸ਼ ਕਿਸਮ ਵਿੱਚ ਪ੍ਰੋਸੈਸ ਕੀਤੇ ਜਾਨਵਰਾਂ ਦੇ ਉਤਪਾਦਾਂ ਜਾਂ ਰਹਿੰਦ, ਪੋਟਾਸ਼, ਸਮੁੰਦਰੀ ਨਦੀਨ, ਰੂੜੀ, ਖਾਦ ਅਤੇ ਮੱਕੀ ਦੇ ਗਲੂਟਨ ਭੋਜਨ ਤੋਂ ਪ੍ਰਾਪਤ ਜਾਨਵਰਾਂ ਦੇ ਪ੍ਰੋਟੀਨ ਸ਼ਾਮਲ ਹੋ ਸਕਦੇ ਹਨ।

ਮਦਦ ਲਈ ਸੁਝਾਅ: ਨਾਈਟ੍ਰੋਜਨ ਦੀ ਪ੍ਰਤੀਸ਼ਤਤਾ ਹਮੇਸ਼ਾ ਖਾਦ ਬੈਗ 'ਤੇ ਤਿੰਨ ਨੰਬਰਾਂ ਵਿੱਚੋਂ ਪਹਿਲੀ ਹੁੰਦੀ ਹੈ। ਉਦਾਹਰਣ ਲਈ, ਇੱਕ 34-6-6 ਖਾਦ ਵਿੱਚ ਪ੍ਰਤੀ ਬੈਗ ਭਾਰ ਦਾ 34 ਪ੍ਰਤੀਸ਼ਤ ਨਾਈਟ੍ਰੋਜਨ ਹੁੰਦੀ ਹੈ। ਪਰ ਇਹ ਨੰਬਰ ਇਕੱਲਾ ਇਸ ਬਾਰੇ ਜ਼ਿਆਦਾ ਨਹੀਂ ਦੱਸਦਾ ਹੈ ਕਿ ਉਤਪਾਦ ਵਿੱਚ ਅਸਲ ਵਿੱਚ ਕਿਸ ਕਿਸਮ ਦੀ ਨਾਈਟ੍ਰੋਜਨ ਹੈ। ਹੌਲੀ ਜਾਰੀ ਹੋਣ ਵਾਲੀ ਖਾਦ ਲਈ 23-3-3- ਨਾਈਟ੍ਰੋਜਨ-ਫਾਸਫੋਰਸ-ਪੋਟਾਸ਼ੀਅਮ ਦਾ ਸਹੀ ਅਨੁਪਾਤ ਹੈ।





- ਪ੍ਰਤੀ ਸਾਲ ਵਿੱਚ ਦੋ ਤੋਂ ਤਿੰਨ ਵਾਰ ਪਾਣੀ ਬਗੀਚੀ ਲਈ ਜੈਵਿਕ ਖਾਦ ਤੁਹਾਡੀ ਬਗੀਚੀ ਦੀ ਪੌਸ਼ਟਿਕ ਲੋੜਾਂ ਦੇ ਅਧਾਰ ਤੇ ਬਹੁਤ ਸਾਰੇ ਨਕਲੀ ਇਲਾਜਾਂ ਦੀ ਜਗ੍ਹਾ ਲੈ ਸਕਦੀ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੁੰਦਾ ਹੈ ਕਿ ਸਿਹਤਮੰਦ ਬਗੀਚੀ ਲਈ ਖਾਦ ਪਾਉਣਾ ਚੰਗੇ ਸਾਂਭ-ਸੰਭਾਲ ਕਾਰਜਾਂ ਦਾ ਇੱਕੋ-ਇੱਕ ਘਟਕ ਹੈ।
- ਕਾਰਟ ਜਾਂ ਹੱਥ ਨਾਲ ਫੈਲਾਉਣ ਵਾਲੇ ਯੰਤਰ ਨਾਲ ਖਾਦ ਪਾਉਣ ਸਮੇਂ ਲਗਭਗ ਚੌਥਾ ਹਿੱਸਾ ਪੌਂਡ ਨਾਈਟ੍ਰੋਜਨ ਪਾਓ। ਇਹ ਸਾਲ ਦੌਰਾਨ ਨਾਈਟ੍ਰੋਜਨ ਦੀ ਵੀ ਥੋੜ੍ਹੀ ਮਾਤਰਾ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ; ਘਾਹ-ਸਾਈਕਲਿੰਗ (ਘਾਹ ਦੀਆਂ ਕਤਰਾਂ ਨੂੰ ਬਗੀਚੀ ਵਿੱਚ ਛੱਡਣਾ) ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

ਇੱਕ ਮੌਜੂਦਾ ਬਗੀਚੀ ਦੀ ਬਿਜਾਈ ਕਰਨਾ

ਕੀ + ਕਿਉਂ: ਤੁਹਾਡੀ ਬਗੀਚੀ ਦੀ ਘਣਤਾ ਨੂੰ ਵਧਾਉਣ ਲਈ ਜ਼ਿਆਦਾ ਬੀਜ ਲਾਉਣਾ ਜ਼ਰੂਰੀ ਹੋ ਸਕਦਾ ਹੈ। ਇੱਕ ਸੰਘਣੀ ਬਗੀਚੀ ਵਿੱਚ ਘੱਟ ਘਾਹ-ਫੂਸ ਹੁੰਦੀ ਹੈ ਅਤੇ ਸਿਹਤਮੰਦ ਹੁੰਦੀ ਹੈ। ਕੀੜੇ, ਮੌਸਮ ਦੀਆਂ ਸਖਤ ਸਥਿਤੀਆਂ ਅਤੇ ਅਣਗੌਲਿਆ ਪ੍ਰਬੰਧਨ ਵੀ ਲਾਅਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਭਾਵੇਂ ਜਦੋਂ ਮਿੱਟੀ ਚੰਗੀ ਸਥਿਤੀ ਵਿੱਚ ਵੀ ਹੁੰਦੀ ਹੈ। ਜੇ ਤੁਹਾਡੀ ਬਗੀਚੀ ਥੋੜ੍ਹੀ ਪਤਲੀ ਹੈ, ਤਾਂ ਉੱਚਿਤ ਘਾਹ ਦੀ ਕਟਾਈ, ਖਾਦ ਪਾਉਣਾ ਅਤੇ ਪਾਣੀ ਦੇਣਾ ਇਸ ਲਈ ਜ਼ਰੂਰੀ ਹੋ ਸਕਦਾ ਹੈ। ਹਾਲਾਂਕਿ, ਜੇ ਇਹ ਮਦਦ ਨਹੀਂ ਕਰਦਾ ਹੈ, ਤਾਂ ਵਧੀਆ ਗੁਣਵੱਤਾ ਦੇ ਬਗੀਚੀ ਬੀਜ ਨਾਲ ਵੱਧ ਬਿਜਾਈ ਕਰਨਾ ਉੱਤਰ ਹੋ ਸਕਦਾ ਹੈ।

ਕਿਵੇਂ: ਆਪਣੇ ਬੀਜ ਦੀ ਚੋਣ ਕਰਨਾ - ਇੱਕ ਅਜਿਹੇ ਘਾਹ ਦੇ ਬੀਜ ਦੀ ਚੋਣ ਕਰੋ ਜਿਸ ਵਿੱਚ ਫੇਸਕਯੂ ਸਮੱਗਰੀ ਜ਼ਿਆਦਾ ਹੋਵੇ (ਘੱਟੋ-ਘੱਟ 60 ਪ੍ਰਤੀਸ਼ਤ) ਅਤੇ ਕੈਂਟਕੀ ਬਲੂ ਸਮੱਗਰੀ ਘੱਟ (ਵੱਧ ਤੋਂ ਵੱਧ 20 ਪ੍ਰਤੀਸ਼ਤ) ਹੋਵੇ, ਠੰਡੇ ਮੌਸਮ ਦੀਆਂ ਕਿਸਮਾਂ ਦੀ ਵਰਤੋਂ ਕਰਨਾ ਯਾਦ ਰੱਖੋ। ਉਸ ਤਰ੍ਹਾਂ ਦੀ ਬੀਜ ਮਿਸ਼ਰਣ ਦੀ ਚੋਣ ਕਰੋ ਜੋ ਸਿਰਫ ਭੌਤਿਕ ਬੀਜ ਖੂਬੀਆਂ ਜਿਵੇਂ ਕਿ ਸ਼ੁੱਧਤਾ ਅਤੇ ਉੱਗਣ ਵਿੱਚ ਹੀ ਵਧੀਆ ਨਹੀਂ ਹੁੰਦਾ ਸਗੋਂ ਇਸ ਵਿੱਚ ਵਰਤੋਂ ਲਈ ਘਾਹ ਜਾਤੀਆਂ ਦੀ ਲੋੜੀਂਦੀ ਕੰਪੋਜ਼ਿਸ਼ਨ ਵੀ ਹੁੰਦੀ ਹੈ। ਲੰਬੇ ਸਮੇਂ ਲਈ, ਮਿਸ਼ਰਣ ਇੱਕ ਵਧੇਰੇ ਟਿਕਾਉ ਬਗੀਚੀ ਬਣਾਉਂਦੇ ਹਨ।

- ਪਤਲੇ ਖੇਤਰਾਂ ਵਿੱਚ ਤੁਹਾਡੇ ਦੁਆਰਾ ਬੀਜ ਫੈਲਾਉਣ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਮਿੱਟੀ ਅਤੇ ਬੀਜ ਵਿਚਕਾਰ ਚੰਗਾ ਸੰਪਰਕ ਹੋਵੇਗਾ, ਅਤੇ ਕਿਸੇ ਵੀ ਬੇਜਾਨ ਘਾਹ ਜਾਂ ਕਚਰੇ ਨੂੰ ਹਟਾਓ। ਜ਼ਿਆਦਾ ਬਿਜਾਈ ਕਰਨ ਤੋਂ ਪਹਿਲਾਂ ਬਗੀਚੀ ਨੂੰ ਤਿਆਰ ਕਰਨ ਲਈ ਡੀਥਚਰਾਂ, ਏਰੇਟਰਾਂ ਜਾਂ ਵਰਟੀਕਲ ਮੋਵਰਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
- ਜ਼ਿਆਦਾ ਬਿਜਾਈ ਲਈ ਬਾਰਸ਼ ਤੋਂ ਪਹਿਲਾਂ ਦਾ ਇੱਕ ਦਿਨ ਨਿਰਧਾਰਤ ਕਰੋ। ਗਰਮ ਮੌਸਮ ਦੀ ਭਵਿੱਖਬਾਣੀ ਤੋਂ ਪਹਿਲਾਂ ਇਹ ਨਾ ਕਰੋ। ਬੀਜ ਨੂੰ ਉੱਗਣ ਲਈ ਪਾਣੀ ਦੀ ਲੋੜ ਹੋਵੇਗੀ।
- ਜੇਕਰ ਬਗੀਚੀ ਪਤਲੀ ਹੈ ਤਾਂ ਪ੍ਰਤੀ 1,000 ਵਰਗ ਫੁੱਟ ਜਾਂ ਵੱਧ ਲਈ 900 ਗ੍ਰਾਮ (2 ਪੌਂਡ) ਪਾਓ (1.8 ਕਿਲੋਗ੍ਰਾਮ ਜਾਂ ਤਿੰਨ ਤੋਂ ਚਾਰ ਪੌਂਡ ਤਕ)। ਆਪਣੀ ਨਵੀਂ ਬੀਜੀ ਬਗੀਚੀ ਨੂੰ ਪਾਣੀ ਦੇਣ ਬਾਰੇ ਵਧੇਰੇ ਜਾਣਕਾਰੀ ਲਈ ਵਾਟਰਿੰਗ 101 ਗਾਈਡ ਵੇਖੋ।

ਮਦਦ ਲਈ ਸੁਝਾਅ: ਮਿੱਟੀ ਦੀ ਉਪਜਾਊ ਸ਼ਕਤੀ, ਨਮੀ ਦੀ ਉਪਲਬਧਤਾ, ਸੂਰਜ ਦੀ ਰੋਸ਼ਨੀ ਦੇ ਪੱਧਰ ਅਤੇ ਟ੍ਰੈਫਿਕ ਮਿਸ਼ਰਣ ਦੀ ਕਿਸਮ ਨੂੰ ਪ੍ਰਭਾਵਿਤ ਕਰਦੇ ਹਨ ਜੋ ਤੁਹਾਡੇ ਵਿਹੜੇ ਲਈ ਸਭ ਤੋਂ ਉੱਤਮ ਨਤੀਜੇ ਪ੍ਰਦਾਨ ਕਰਣਗੇ। ਆਪਣੀ ਬਗੀਚੀ ਨੂੰ ਘਾਹ ਦੇ ਬੀਜ ਦੀਆਂ ਕਿਸਮਾਂ ਦੇ ਮਿਸ਼ਰਣ ਨਾਲ ਬੀਜਣ ਲਈ ਵੇਖੋ। ਬਗੀਚੀ ਬੀਜ ਦੇ ਸੇਕੇ ਨੂੰ ਸਹਿਣ ਕਰਨ ਵਾਲੇ ਮਿਸ਼ਰਣਾਂ ਲਈ ਕੈਲਗਰੀ ਵਿੱਚ ਸਥਾਨਕ ਨਰਸਰੀਆਂ ਅਤੇ ਬਗੀਚੀਆਂ ਦੇ ਕੇਂਦਰਾਂ ਨਾਲ ਸੰਪਰਕ ਕਰੋ।

ਆਪਣੀ ਨਵੀਂ ਘਾਹ ਦੀ ਕਿਸਮ ਦੀ ਚੋਣ ਕਰਨਾ

ਤੁਹਾਡੀ ਬਗੀਚੀ 'ਤੇ ਨਵੀਂ ਘਾਹ ਲਾਉਣਾ ਬੀਜ ਤੋਂ ਬਗੀਚੀ ਨੂੰ ਸ਼ੁਰੂ ਕਰਨ ਦਾ ਇੱਕ ਤੇਜ਼ ਵਿਕਲਪ ਹੋ ਸਕਦਾ ਹੈ। ਹਾਲਾਂਕਿ, ਘਾਹ ਦੇ ਬੀਜ ਦੇ ਮਿਸ਼ਰਣ ਨੂੰ ਸਾਵਧਾਨੀ ਨਾਲ ਚੁਣਨਾ ਮਹੱਤਵਪੂਰਨ ਹੁੰਦਾ ਹੈ ਅਤੇ ਦੇਖਭਾਲ ਅਤੇ ਵਰਤੋਂ ਦੇ ਅਨੁਸਾਰ ਤੁਹਾਡਾ ਬਗੀਚਾ ਇਹ ਪ੍ਰਾਪਤ ਕਰੇਗਾ।

ਦੇਸੀ, ਸੇਕੇ-ਸਹਿਣਸ਼ੀਲ ਨਵੀਂ ਘਾਹ ਦੀ ਭਾਲ ਕਰੋ, ਜਿਵੇਂ ਕਿ ਇੱਕ ਨਵੀਂ ਘਾਹ ਜਿਸ ਵਿੱਚ ਫੇਸਕਯੂ ਜ਼ਿਆਦਾ ਹੁੰਦਾ ਹੈ। ਇਹਨਾਂ ਲਈ ਘੱਟ ਸਿੰਚਾਈ ਅਤੇ ਸਾਂਭ-ਸੰਭਾਲ ਦੀ ਲੋੜ ਹੋਵੇਗੀ, ਵੱਖੋ-ਵੱਖਰੀਆਂ ਮਿੱਟੀ ਦੀਆਂ ਸਥਿਤੀਆਂ ਵਿੱਚ ਵਾਧਾ ਹੋਵੇਗਾ ਅਤੇ ਕੈਲਗਰੀ ਦੀ ਜਲਵਾਯੂ ਲਈ ਹਾਰਦਿਕ ਹੋਵੇਗੀ।

ਕੈਂਟਕੀ ਬਲੂਗ੍ਰਾਸ ਮਿਸ਼ਰਣ, ਜੱਦਕਿ ਬਿਮਾਰੀ ਨਾਲ ਲੜਣ ਵਾਲੇ ਅਤੇ ਜਲਦੀ ਹਰੇ ਹੁੰਦੇ ਹਨ, ਨੂੰ ਸੇਕੇ ਪ੍ਰਤੀ ਸਹਿਣਸ਼ੀਲ ਸੇਡ ਸਪੀਸੀਜ਼ ਦੇ ਮੁਕਾਬਲੇ ਬਹੁਤ ਜ਼ਿਆਦਾ ਸਿੰਚਾਈ ਅਤੇ ਦੇਖਭਾਲ ਦੀ ਜ਼ਰੂਰਤ ਹੋਵੇਗੀ। ਨਵੀਂ ਘਾਹ ਦੀਆਂ ਕਿਸਮਾਂ ਲਈ ਆਪਣੀ ਸਥਾਨਕ ਨਰਸਰੀ ਨਾਲ ਸੰਪਰਕ ਕਰੋ।



ਸਿਹਤਮੰਦ ਮਿੱਟੀ = ਸਿਹਤਮੰਦ ਬਗੀਚੀ

ਤੁਹਾਡੀ ਬਗੀਚੀ ਸਿਰਫ ਉੱਨੀ ਸਿਹਤਮੰਦ ਹੁੰਦੀ ਹੈ ਜਿੰਨੀ ਇਸ ਦੀ ਹੇਠਲੀ ਮਿੱਟੀ ਸਿਹਤਮੰਦ ਹੁੰਦੀ ਹੈ। ਮਿੱਟੀ ਦੀ ਜਾਂਚ ਮਿੱਟੀ ਵਿੱਚ ਉਪਲਬਧ ਪੌਦੇ ਦੇ ਪੌਸ਼ਟਿਕ ਤੱਤਾਂ ਨੂੰ ਮਾਪਦੀ ਹੈ, ਮਿੱਟੀ ਕਿੰਨੀ ਤੇਜ਼ਾਬੀ ਹੈ ਅਤੇ ਇਸਦੀ ਜੈਵਿਕ ਪਦਾਰਥ ਸਮੱਗਰੀ ਜਾਂਚਦੀ ਹੈ। ਤੁਹਾਨੂੰ ਆਪਣੀ ਮਿੱਟੀ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਉਸ ਜਾਣਕਾਰੀ ਦੇ ਅਧਾਰ ਤੇ ਤੁਹਾਡੀ ਬਗੀਚੀ ਲਈ ਖਾਦ ਅਤੇ ਚੂਨੇ ਦੀਆਂ ਸਿਫਾਰਿਸ਼ਾਂ ਕੀਤੀਆਂ ਜਾ ਸਕਦੀਆਂ ਹਨ।

ਮਿੱਟੀ ਦੀ ਜਾਂਚ ਵਿੱਚ ਦੋ ਪੜਾਅ ਸ਼ਾਮਲ ਹਨ।

1. ਆਪਣੀ ਬਗੀਚੀ ਤੋਂ ਮਿੱਟੀ ਦਾ ਇੱਕ ਨਮੂਨਾ ਇਕੱਤਰ ਕਰੋ।
2. ਇਸ ਨੂੰ ਵਿਸ਼ਲੇਸ਼ਣ ਲਈ ਪ੍ਰਯੋਗਸ਼ਾਲਾ ਵਿੱਚ ਭੇਜੋ।

ਕਿਉਂਕਿ ਅੱਗਲੇ ਅਤੇ ਪਿਛਲੇ ਵਿਹੜਿਆਂ ਨਾਲ ਅਕਸਰ ਵੱਖਰੇ ਤਰੀਕੇ ਨਾਲ ਵਿਹਾਰ ਕੀਤਾ ਜਾਂਦਾ ਹੈ, ਇਸ ਲਈ ਤੁਹਾਨੂੰ ਹਰ ਖੇਤਰ ਤੋਂ ਵੱਖਰੇ ਨਮੂਨੇ ਲੈਣੇ ਚਾਹੀਦੇ ਹਨ। ਸਬਜ਼ੀਆਂ ਅਤੇ ਫੁੱਲਾਂ ਦੇ ਬਗੀਚਿਆਂ ਦੀ ਮਿੱਟੀ ਨਾਲ ਬਗੀਚੀ ਦੀ ਮਿੱਟੀ ਨੂੰ ਨਾ ਮਿਲਾਓ।

ਕੈਲਗਰੀ ਦੀ ਮਿੱਟੀ ਜ਼ਿਆਦਾਤਰ ਚਿਕਨੀ ਮਿੱਟੀ ਅਧਾਰਤ ਅਤੇ ਖਾਰੀ ਹੁੰਦੀ ਹੈ, ਅਤੇ ਆਮ ਤੌਰ ਤੇ ਗੁਣਵੱਤਾ ਨੂੰ ਸੁਧਾਰਨ ਲਈ ਖਾਦ ਨਾਲ ਸੋਧ ਕੀਤੀ ਜਾ ਸਕਦੀ ਹੈ। ਮੁਫਤ ਖਾਦ ਚੁੱਕਣ ਦੀਆਂ ਮਿਤੀਆਂ ਅਤੇ ਥਾਂਵਾਂ ਲਈ calgary.ca ਤੇ ਜਾਓ।



ਤੁਹਾਡੀ ਬਗੀਚੀ ਨੂੰ ਸਰਦੀਆਂ ਲਈ ਤਿਆਰ ਕਰਨਾ

ਪੱਤਝੜ ਵਿੱਚ ਤੁਹਾਡੇ ਦੁਆਰਾ ਕੀਤੀਆਂ ਕਾਰਵਾਈਆਂ ਬਸੰਤ ਵਿੱਚ ਇੱਕ ਸਿਹਤਮੰਦ ਬਗੀਚੀ ਹੋਣ ਲਈ ਤੁਹਾਨੂੰ ਤਿਆਰ ਕਰਣਗੀਆਂ।

- ਅਗਸਤ ਦੇ ਅੰਤ ਤੋਂ ਸ਼ੁਰੂ ਕਰਦੇ ਹੋਏ, ਆਪਣੇ ਘਾਹ ਨੂੰ ਲੰਬਾ ਛੱਡੋ। ਇਹ ਤੁਹਾਡੇ ਘਾਹ ਨੂੰ ਬਿਹਤਰ ਤਰੀਕੇ ਨਾਲ ਸਰਦੀ ਬਰਦਾਸ਼ਤ ਕਰਨ ਵਿੱਚ ਸਹਾਇਤਾ ਕਰੇਗਾ।
- ਆਪਣੇ ਘਾਹ ਨੂੰ ਸੁੱਕਾ ਵਧਣ ਦਿਓ। ਇੱਕ ਵਾਰ ਦਿਨ ਛੋਟਾ ਹੋਣ ਅਤੇ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋਣ ਤੋਂ ਬਾਅਦ ਆਪਣੀ ਬਗੀਚੀ ਨੂੰ ਪਾਣੀ ਦੇਣਾ ਬੰਦ ਕਰੋ।
- ਤਾਪਮਾਨ ਘੱਟਣਾ ਸ਼ੁਰੂ ਹੋਣ ਤੋਂ ਪਹਿਲਾਂ, ਆਪਣੀਆਂ ਪਾਣੀਪਾਂ ਨੂੰ ਖਾਲੀ ਕਰਨਾ ਯਕੀਨੀ ਬਣਾਓ, ਆਪਣੇ ਬਾਰਸ਼ ਦੇ ਬੈਰਲ ਖਾਲੀ ਕਰੋ ਅਤੇ ਉਹਨਾਂ ਨੂੰ ਟੁੱਟਣ ਅਤੇ ਜੰਮਣ ਤੋਂ ਬਚਾਉਣ ਲਈ ਕਿਤੇ ਦੂਰ ਸਟੋਰ ਕਰੋ।

ਸਕ੍ਰੈਚ ਤੋਂ ਵਿਹੜੇ ਦੀ ਸ਼ੁਰੂਆਤ ਕਰਦੇ ਹੋਏ

ਸਕ੍ਰੈਚ ਤੋਂ ਤੁਹਾਡੇ ਵਿਹੜੇ ਦੀ ਸ਼ੁਰੂਆਤ ਕਰਨਾ ਇੱਕ ਮੁਸ਼ਕਲ ਕੰਮ ਵਾਂਗ ਲੱਗ ਸਕਦਾ ਹੈ। ਉੱਚਿਤ ਤਰੀਕੇ ਨਾਲ ਤੁਹਾਡੇ ਵਿਹੜੇ ਦੀ ਯੋਜਨਾ ਕਰਨ ਲਈ ਸਮਾਂ ਲੈਣਾ ਕਾਰਵਾਈ ਦੀ ਸਪਸ਼ਟ ਯੋਜਨਾ ਬਣਾਉਣ ਵਿੱਚ ਤੁਹਾਡੀ ਸਹਾਇਤਾ ਕਰੇਗਾ। ਇਨ੍ਹਾਂ ਸਧਾਰਣ ਕਦਮਾਂ ਦੀ ਪਾਲਣਾ ਕਰਨਾ ਕੈਲਗਰੀ ਵਿੱਚ ਬਾਗਬਾਨੀ ਦੀ ਸਫਲਤਾ ਲਈ ਤੁਹਾਨੂੰ ਤਿਆਰ ਕਰੇਗਾ।

1. **ਆਪਣੇ ਵਿਹੜੇ ਲਈ ਇੱਕ ਯੋਜਨਾ ਬਣਾਓ।** YardSmart ਯੋਜਨਾਬੰਦੀ + ਡਿਜ਼ਾਈਨ ਕਿਤਾਬਚੇ ਦੀ ਵਰਤੋਂ ਕਰੋ, ਅਤੇ ਦਸ ਯੋਜਨਾਬੰਦੀ ਅਤੇ ਡਿਜ਼ਾਈਨ ਪੜਾਵਾਂ ਦੀ ਪਾਲਣਾ ਕਰੋ। ਕੁਝ ਮੁੱਖ ਵਿਚਾਰ ਕਰਨ ਯੋਗ ਗੱਲਾਂ ਵਿੱਚ ਹੇਠਾਂ ਦਿੱਤੇ ਚਿੰਨ੍ਹ ਸ਼ਾਮਲ ਹਨ:
 - ਆਪਣੇ ਵਿਹੜੇ ਨੂੰ ਜਾਣਨਾ - ਇਸ ਗੱਲ ਦਾ ਧਿਆਨ ਰੱਖੋ ਕਿ ਧੁੱਪ ਅਤੇ ਛਾਂ ਵਾਲੇ ਖੇਤਰ ਕਿੱਥੇ ਹਨ ਅਤੇ ਪਾਣੀ ਦੀਆਂ ਨਾਲੀਆਂ ਅਤੇ ਤਲਾਅ ਕਿੱਥੇ ਹਨ।
 - ਆਪਣੀ ਜਮੀਨ ਦੀਆਂ ਲੋੜਾਂ ਅਤੇ ਜ਼ਰੂਰਤਾਂ ਨੂੰ ਤਰਜੀਹ ਦੇਣਾ - ਆਪਣੇ ਉੱਦੇਸ਼ਾਂ ਨੂੰ ਪਰਿਭਾਸ਼ਤ ਕਰੋ ਅਤੇ ਪਛਾਣੋ ਕਿ ਉਪਭੋਗਤਾ ਕੌਣ ਹੋਣਗੇ। ਕੀ ਤੁਹਾਨੂੰ ਪਾਲਤੂਆਂ ਅਤੇ ਬੱਚਿਆਂ ਲਈ ਬਗੀਚੀ ਜਗ੍ਹਾਂ ਦੀ ਲੋੜ ਹੈ; ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਿਹੜੇ ਨੂੰ ਘੱਟ ਸਾਂਭ-ਸੰਭਾਲ ਦੀ ਲੋੜ ਹੋਵੇ; ਕੀ ਤੁਸੀਂ ਸਬਜ਼ੀਆਂ ਉਗਾਉਣਾ ਚਾਹੁੰਦੇ ਹੋ; ਕੀ ਤੁਸੀਂ ਬਾਹਰ ਬੈਠਣ ਲਈ ਇੱਕ ਜਗ੍ਹਾ ਚਾਹੁੰਦੇ ਹੋ?
 - ਇੱਕ ਡਿਜ਼ਾਈਨ ਬਣਾਉਣਾ ਅਤੇ ਪੌਦਿਆਂ ਦੀ ਚੋਣ ਕਰਨਾ - ਸਮਾਨ ਪਾਣੀ ਦੀਆਂ ਜ਼ਰੂਰਤਾਂ ਵਾਲੇ ਸਮੂਹ ਪੌਦਿਆਂ ਨੂੰ ਬਾਗ ਦੇ ਉਹਨਾਂ ਖੇਤਰਾਂ ਵਿੱਚ ਇਕੱਠੇ ਰੱਖੋ ਜੋ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਹਨ। ਮੂਲ ਜਾਤੀ ਦੇ ਬੂਟਿਆਂ ਦੀ ਚੋਣ ਕਰੋ ਜਾਂ ਫਿਰ ਉਹਨਾਂ ਦੀ ਚੋਣ ਕਰੋ ਜੋ ਪਾਣੀ ਦੀ ਘੱਟ ਵਰਤੋਂ ਲਈ ਕੈਲਗਰੀ ਦੇ ਹਿਸਾਬ ਨਾਲ ਅਜ਼ਮਾਏ ਹੁੰਦੇ ਹਨ। ਸਿਫਾਰਿਸ਼ ਕੀਤੇ ਸਖਤ, ਪਾਣੀ ਅਨੁਕੂਲਿਤ ਰੁੱਖਾਂ ਅਤੇ ਝਾੜੀਆਂ, ਅਤੇ ਮੌਸਮੀ ਪੌਦਿਆਂ ਅਤੇ ਸਦਾਬਹਾਰ ਪੌਦਿਆਂ ਲਈ YardSmart ਸਮੱਗਰੀਆਂ ਤੋਂ ਸਲਾਹ ਲਓ।



2. **ਸਮਾਂ ਸੀਮਾਵਾਂ 'ਤੇ ਵਿਚਾਰ ਕਰੋ।** ਜੇ ਤੁਸੀਂ ਬਗੀਚੀ ਬੀਜਾਂ ਤੋਂ ਤਿਆਰ ਕਰ ਰਹੇ ਹੋ ਜਾਂ ਫਿਰ ਨਵਾਂ ਸੌਂਡ ਵਿਛਾ ਰਹੇ ਹੋ, ਤਾਂ ਤੁਹਾਨੂੰ ਪੁੰਘਰਨ ਅਤੇ ਸਥਾਪਨਾ ਦੀ ਸਮੇਂ-ਸੀਮਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਭੁੱਲੇ ਨਾ - ਤੁਹਾਨੂੰ ਸਭ ਕੁਝ ਇੱਕੋ ਵਾਰ ਕਰਨ ਦੀ ਲੋੜ ਨਹੀਂ ਹੁੰਦੀ ਹੈ। ਵਾਸਤਵਿਕ ਟੀਚੇ ਨਿਰਧਾਰਤ ਕਰੋ ਜੋ ਤੁਸੀਂ ਹਰ ਸੀਜ਼ਨ ਵਿੱਚ ਹਾਸਲ ਕਰ ਸਕਦੇ ਹੋ। ਤੁਹਾਡੇ ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਸਮਾਂ ਬਸੰਤ ਹੁੰਦਾ ਹੈ।

3. **ਆਪਣੀ ਮਿੱਟੀ ਨੂੰ ਸੁਧਾਰੋ।** ਇੱਕ ਸਿਹਤਮੰਦ ਬਾਗ ਜਾਂ ਬਗੀਚੀ ਲਈ ਘੱਟੋ-ਘੱਟ ਅੱਠ ਇੰਚ ਦੇ ਇੱਕ ਚੰਗੀ ਗੁਣਵੱਤਾ ਵਾਲੀ ਮਿੱਟੀ ਦੇ ਅਧਾਰ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਿਸੇ ਪ੍ਰੋਜੈਕਟ ਲਈ ਤੁਹਾਨੂੰ ਕਿੰਨੀ ਮਿੱਟੀ ਦੀ ਲੋੜ ਹੈ ਇਹ ਤੈਅ ਕਰਨ ਲਈ calgary.ca 'ਤੇ ਇੱਕ ਆਨਲਾਈਨ ਸਿਖਰ ਦੀ ਮਿੱਟੀ ਵਾਲਾ ਕੈਲਕੁਲੇਟਰ ਉਪਲਬਧ ਹੈ। ਭਾਰੀ ਮਿੱਟੀ ਹੌਲੀ-ਹੌਲੀ ਸੁੱਖਦੀ ਹੈ ਜੋ ਕਿ ਰੇਤਲੀ ਜਾਂ ਪਥਰੀਲੀ ਮਿੱਟੀ ਬਹੁਤ ਜਲਦੀ ਸੁੱਖਦੀ ਹੈ। ਆਪਣੀ ਮਿੱਟੀ ਦੀ ਸੋਖਣ ਅਤੇ ਪਾਣੀ-ਰੋਕਣ ਦੀ ਸਮਰੱਥਾ ਅਤੇ ਸੁੱਖਣ ਨੂੰ ਬਿਹਤਰ ਬਣਾਉਣ ਲਈ ਖਾਦ ਪਾਓ।

4. **ਸਕ੍ਰੈਚ ਤੋਂ ਇੱਕ ਬਗੀਚੀ ਸ਼ੁਰੂ ਕਰੋ।** ਆਪਣੀ ਜ਼ਮੀਨ ਨੂੰ ਉੱਚਿਤ ਤਰੀਕੇ ਨਾਲ ਪੱਧਰ ਕਰੋ ਅਤੇ ਘੱਟੋ-ਘੱਟ ਛੇ ਇੰਚ ਵਧੀਆ ਖਾਦ ਪਾਉਣਾ ਯਕੀਨੀ ਬਣਾਓ। ਤੁਸੀਂ ਨਵੇਂ ਬੀਜਾਂ ਜਾਂ ਨਵੀਂ ਘਾਹ ਨਾਲ ਆਪਣੀ ਬਗੀਚੀ ਨੂੰ ਸ਼ੁਰੂ ਕਰਨ ਦੀ ਚੋਣ ਕਰ ਸਕਦੇ ਹੋ। ਨਵੇਂ ਬੀਜਾਂ ਨੂੰ ਉੱਗਣ ਲਈ ਤਿੰਨ ਹਫ਼ਤਿਆਂ ਤਕ ਦਾ ਸਮਾਂ ਲੱਗੇਗਾ ਜਦਕਿ ਨਵੀਂ ਘਾਹ ਬਹੁਤ ਤੇਜ਼ ਹੋਵੇਗੀ। ਇਹ ਯਕੀਨੀ ਬਣਾਓ ਕਿ ਤੁਸੀਂ ਸਹੀ ਬੀਜ ਮਿਸ਼ਰਣ ਜਾਂ ਘਾਹ ਦੀ ਕਿਸਮ ਦੀ ਚੋਣ ਕਰ ਰਹੇ ਹੋ (ਬੀਜ ਦੀਆਂ ਕਿਸਮਾਂ ਲਈ "ਇੱਕ ਮੌਜੂਦਾ ਬਗੀਚੀ ਦੀ ਬਿਜਾਈ ਕਰਨਾ" ਭਾਗ ਦੇਖੋ)। ਇਹ ਮਹੱਤਵਪੂਰਨ ਹੁੰਦਾ ਹੈ ਕਿ ਸਥਾਪਿਤ ਹੋਣ ਤਕ ਤੁਸੀਂ ਇੱਕ ਨਿਰੰਤਰ ਪਾਣੀ ਦੇਣ ਦਾ ਕਾਰਜਕ੍ਰਮ ਬਣਾਏ ਰੱਖਦੇ ਹੋ। ਆਪਣੀ ਨਵੀਂ ਸਥਾਪਿਤ ਬਗੀਚੀ ਨੂੰ ਪਾਣੀ ਦੇਣ ਬਾਰੇ ਵਧੇਰੇ ਜਾਣਕਾਰੀ ਲਈ ਵਾਟਰਿੰਗ 101 ਗਾਈਡ ਵੇਖੋ।

5. **ਗਿੱਲੀ ਘਾਹ ਦੀ ਵਰਤੋਂ ਕਰੋ।** ਛਿੱਲ, ਲੱਕੜ ਦੇ ਚਿੱਪਾਂ ਅਤੇ ਪੱਥਰ ਮਿੱਟੀ ਤੋਂ ਵਾਸ਼ਪੀਕਰਨ ਨੂੰ ਘਟਾਉਣ, ਘਾਹ-ਫੂਸ ਨੂੰ ਵਧਣ ਤੋਂ ਰੋਕਣ ਅਤੇ ਮਿੱਟੀ ਦੇ ਨੁਕਸਾਨ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ, ਜੋ ਤੁਹਾਡੇ ਪੌਦਿਆਂ ਨੂੰ ਵਧੂ ਪਾਣੀ ਦੇਣ ਵਿੱਚ ਸਹਾਇਤਾ ਕਰਦਾ ਹੈ।

6. **ਬਿਮਾਰ ਬੂਟਿਆਂ, ਰੁੱਖਾਂ ਅਤੇ ਝਾੜੀਆਂ ਦਾ ਨਿਪਟਾਰਾ ਕਰੋ।** ਜੇ ਤੁਹਾਡੇ ਯਾਰਡ ਦਾ ਕਾਯਾ-ਕਲਪ ਕਰਨ ਵਿੱਚ ਬਿਮਾਰ ਪੌਦੇ, ਝਾੜੀਆਂ, ਜਾਂ ਜਹਿਰੀਲੀਆਂ ਬੂਟੀਆਂ, ਤਿੱਖੇ ਨਦੀਨ ਹਟਾਉਣਾ ਸ਼ਾਮਲ ਹੈ ਤਾਂ ਵਧੇਰੇ ਜਾਣਕਾਰੀ ਲਈ calgary.ca 'ਤੇ ਇਸ ਦੇ ਨਿਪਟਾਰੇ ਬਾਰੇ ਕੀ ਕਿੱਥੇ ਸੁੱਟੀਏ 'ਤੇ ਜਾਓ।

7. **ਜਦੋਂ ਇਸ ਬਾਰੇ ਕਸ਼ਮਕਸ਼ ਹੁੰਦੀ ਹੈ, ਤਾਂ ਸਹਾਇਤਾ ਲਈ ਕਰੋ।** calgary.ca 'ਤੇ ਦੇਖਣ ਜਾਂ 311 'ਤੇ ਸੰਪਰਕ ਕਰਨ ਲਈ ਸੁਤੰਤਰ ਮਹਿਸੂਸ ਕਰੋ ਅਤੇ ਅਸੀਂ ਜਵਾਬ ਲੱਭਣ ਵਿੱਚ ਤੁਹਾਡੀ ਸਹਾਇਤਾ ਕਰਾਂਗੇ। ਇਸ ਤੋਂ ਇਲਾਵਾ, ਜਾਣਕਾਰੀ ਲੈਣ ਲਈ ਬਾਗਬਾਨੀ ਸਬੰਧੀ ਕਿਤਾਬ ਤੋਂ ਸਲਾਹ ਲੈਣ ਜਾਂ ਆਪਣੇ ਸਥਾਨਕ ਬਾਗਬਾਨੀ-ਕੇਂਦਰ ਮਾਹਰ ਨਾਲ ਗੱਲਬਾਤ ਕਰਨ ਬਾਰੇ ਵਿਚਾਰ ਕਰੋ।



ਮਦਦ ਲਈ ਸੁਝਾਅ: ਕੈਲਗਰੀ ਸਿਟੀ ਮੁਫਤ ਗਿੱਲੀ ਘਾਹ ਅਤੇ ਖਾਦ ਚੁੱਕਣ ਦੀਆਂ ਮਿਤੀਆਂ ਦੀ ਪੇਸ਼ਕਸ਼ ਕਰਦੀ ਹੈ। ਮਿਤੀਆਂ ਅਤੇ ਸਥਾਨਾਂ ਲਈ calgary.ca ਤੇ ਜਾਓ।

